

Sri Guru Granth Sahib

Displaying 197 of

ਸਗਲ ਦੁਖ ਕਾ ਹੋਇਆ ਨਾਸੁ ॥੨॥

Sagal Dhookh Kaa Hoeiaa Naas ||2||

All suffering comes to an end. ||2||

ਗਉੜੀ (ਮਃ ੫) (੧੫੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧

Raag Gauri Guru Arjan Dev

ਆਸਾ ਮਾਣੁ ਤਾਣੁ ਧਨੁ ਏਕ ॥

Aasaa Maan Thaan Dhhan Eaek ||

The One Lord is my hope, honor, power and wealth.

ਗਉੜੀ (ਮਃ ੫) (੧੫੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧

Raag Gauri Guru Arjan Dev

ਸਾਚੇ ਸਾਹ ਕੀ ਮਨ ਮਹਿ ਟੇਕ ॥੩॥

Saachae Saah Kee Man Mehi Ttaek ||3||

Within my mind is the Support of the True Banker. ||3||

ਗਉੜੀ (ਮਃ ੫) (੧੫੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧

Raag Gauri Guru Arjan Dev

ਮਹਾ ਗਰੀਬ ਜਨ ਸਾਧ ਅਨਾਥ ॥

Mehaa Gareeb Jan Saadhh Anaathh ||

I am the poorest and most helpless servant of the Holy.

ਗਉੜੀ (ਮਃ ੫) (੧੫੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੨

Raag Gauri Guru Arjan Dev

ਨਾਨਕ ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥

Naanak Prabh Raakhae Dhae Haathh ||4||85||154||

O Nanak, giving me His Hand, God has protected me. ||4||85||154||

ਗਉੜੀ (ਮਃ ੫) (੧੫੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੨

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭

ਹਰਿ ਹਰਿ ਨਾਮਿ ਮਜਨੁ ਕਰਿ ਸੂਚੇ ॥

Har Har Naam Majan Kar Soochae ||

Taking my cleansing bath in the Name of the Lord, Har, Har, I have been purified.

ਗਉੜੀ (ਮਃ ੫) (੧੫੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੩

Raag Gauri Guru Arjan Dev

ਕੋਟਿ ਗ੍ਰਹਣ ਪੁੰਨ ਫਲ ਮੂਚੇ ॥੧॥ ਰਹਾਉ ॥

Kott Grehan Punn Fal Moochae ||1|| Rehaao ||

Its reward surpasses the giving of charity at millions of solar eclipses. ||1||Pause||

ਗਉੜੀ (ਮਃ ੫) (੧੫੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੩

Raag Gauri Guru Arjan Dev

ਹਰਿ ਕੇ ਚਰਣ ਰਿਦੇ ਮਹਿ ਬਸੇ ॥

Har Kae Charan Ridhae Mehi Basae ||

With the Lord's Feet abiding in the heart,

ਗਉੜੀ (ਮਃ ੫) (੧੫੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੩

Raag Gauri Guru Arjan Dev

ਜਨਮ ਜਨਮ ਕੇ ਕਿਲਵਿਖ ਨਸੇ ॥੧॥

Janam Janam Kae Kilavikh Nasae ||1||

The sinful mistakes of countless incarnations are removed. ||1||

ਗਉੜੀ (ਮਃ ੫) (੧੫੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੪

Raag Gauri Guru Arjan Dev

ਸਾਧਸੰਗਿ ਕੀਰਤਨ ਫਲੁ ਪਾਇਆ ॥

Saadhhasang Keerathan Fal Paaeiaa ||

I have obtained the reward of the Kirtan of the Lord's Praises, in the Saadh Sangat, the Company of the Holy.

ਗਉੜੀ (ਮਃ ੫) (੧੫੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੪

Raag Gauri Guru Arjan Dev

ਜਮ ਕਾ ਮਾਰਗੁ ਦ੍ਰਿਸਟਿ ਨ ਆਇਆ ॥੨॥

Jam Kaa Maarag Dhristatt N Aaeiaa ||2||

I no longer have to gaze upon the way of death. ||2||

ਗਉੜੀ (ਮਃ ੫) (੧੫੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੫

Raag Gauri Guru Arjan Dev

ਮਨ ਬਚ ਕ੍ਰਮ ਗੋਵਿੰਦ ਅਧਾਰੁ ॥

Man Bach Kram Govindh Adhhaar ||

In thought, word and deed, seek the Support of the Lord of the Universe;

ਗਉੜੀ (ਮਃ ੫) (੧੫੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੫

Raag Gauri Guru Arjan Dev

ਤਾ ਤੇ ਛੁਟਿਓ ਬਿਖੁ ਸੰਸਾਰੁ ॥੩॥

Thaa Thae Shhuttiou Bikh Sansaar ||3||

Thus you shall be saved from the poisonous world-ocean. ||3||

ਗਉੜੀ (ਮਃ ੫) (੧੫੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੫

Raag Gauri Guru Arjan Dev

ਕਰਿ ਕਿਰਪਾ ਪ੍ਰਭਿ ਕੀਨੋ ਅਪਨਾ ॥

Kar Kirapaa Prabh Keeno Apanaa ||

Granting His Grace, God has made me His Own.

ਗਉੜੀ (ਮਃ ੫) (੧੫੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੬

Raag Gauri Guru Arjan Dev

ਨਾਨਕ ਜਾਪੁ ਜਪੇ ਹਰਿ ਜਪਨਾ ॥੪॥੮੬॥੧੫੫॥

Naanak Jaap Japae Har Japanaa ||4||86||155||

Nanak chants and meditates on the Chant of the Lord's Name. ||4||86||155||

ਗਉੜੀ (ਮਃ ੫) (੧੫੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੬

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭

ਪਉ ਸਰਣਾਈ ਜਿਨਿ ਹਰਿ ਜਾਤੇ ॥

Po Saranaaee Jin Har Jaathae ||

Seek the Sanctuary of those who have come to know the Lord.

ਗਉੜੀ (ਮਃ ੫) (੧੫੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੭

Raag Gauri Guru Arjan Dev

ਮਨੁ ਤਨੁ ਸੀਤਲੁ ਚਰਣ ਹਰਿ ਰਾਤੇ ॥੧॥

Man Than Seethal Charan Har Raathae ||1||

Your mind and body shall become cool and peaceful, imbued with the Feet of the Lord. ||1||

ਗਉੜੀ (ਮਃ ੫) (੧੫੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੭

Raag Gauri Guru Arjan Dev

ਭੈ ਭੰਜਨ ਪ੍ਰਭ ਮਨਿ ਨ ਬਸਾਹੀ ॥

Bhai Bhanjan Prabh Man N Basaahee ||

If God, the Destroyer of fear, does not dwell within your mind,

ਗਉੜੀ (ਮਃ ੫) (੧੫੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੭

Raag Gauri Guru Arjan Dev

ਡਰਪਤ ਡਰਪਤ ਜਨਮ ਬਹੁਤੁ ਜਾਹੀ ॥੧॥ ਰਹਾਉ ॥

Ddarapath Ddarapath Janam Bahuth Jaahee ||1|| Rehaao ||

You shall spend countless incarnations in fear and dread. ||1||Pause||

ਗਉੜੀ (ਮਃ ੫) (੧੫੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੮

Raag Gauri Guru Arjan Dev

ਜਾ ਕੈ ਰਿਦੈ ਬਸਿਓ ਹਰਿ ਨਾਮ ॥

Jaa Kai Ridhai Basiou Har Naam ||

But those who are intoxicated with vice shall find no home, no place of rest. ||2||

ਗਉੜੀ (ਮਃ ੫) (੧੫੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੮

Raag Gauri Guru Arjan Dev

ਸਗਲ ਮਨੋਰਥ ਤਾ ਕੇ ਪੂਰਨ ਕਾਮ ॥੨॥

Sagal Manorathh Thaa Kae Pooran Kaam ||2||

Have all their desires and tasks fulfilled. ||2||

ਗਉੜੀ (ਮਃ ੫) (੧੫੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੮

Raag Gauri Guru Arjan Dev

ਜਨਮੁ ਜਰਾ ਮਿਰਤੁ ਜਿਸੁ ਵਾਸਿ ॥

Janam Jaraa Mirath Jis Vaas ||

Birth, old age and death are in His Power,

ਗਉੜੀ (ਮਃ ੫) (੧੫੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੯

Raag Gauri Guru Arjan Dev

ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ॥੩॥

So Samarathh Simar Saas Giraas ||3||

So remember that All-powerful Lord with each breath and morsel of food. ||3||

ਗਉੜੀ (ਮਃ ੫) (੧੫੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੯

Raag Gauri Guru Arjan Dev

ਮੀਤੁ ਸਾਜਨੁ ਸਖਾ ਪ੍ਰਭੁ ਏਕ ॥

Meeth Saajan Sakhaa Prabh Eaek ||

The One God is my Intimate, Best Friend and Companion.

ਗਉੜੀ (ਮਃ ੫) (੧੫੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੯

Raag Gauri Guru Arjan Dev

ਨਾਮੁ ਸੁਆਮੀ ਕਾ ਨਾਨਕ ਟੇਕ ॥੪॥੮੭॥੧੫੬॥

Naam Suaamee Kaa Naanak Ttaek ||4||87||156||

The Naam, the Name of my Lord and Master, is Nanak's only Support. ||4||87||156||

ਗਉੜੀ (ਮਃ ੫) (੧੫੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੦

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭

ਬਾਹਰਿ ਰਾਖਿਓ ਰਿਦੈ ਸਮਾਲਿ ॥

Baahar Raakhioo Ridhai Samaal ||

When they are out and about, they keep Him enshrined in their hearts;

ਗਉੜੀ (ਮਃ ੫) (੧੫੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੦

Raag Gauri Guru Arjan Dev

ਘਰਿ ਆਏ ਗੋਵਿੰਦੁ ਲੈ ਨਾਲਿ ॥੧॥

Ghar Aaeae Govindh Lai Naal ||1||

Returning home, the Lord of the Universe is still with them. ||1||

ਗਉੜੀ (ਮਃ ੫) (੧੫੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੧

Raag Gauri Guru Arjan Dev

ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥

Har Har Naam Santhan Kai Sang ||

The Name of the Lord, Har, Har, is the Companion of His Saints.

ਗਉੜੀ (ਮਃ ੫) (੧੫੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੧

Raag Gauri Guru Arjan Dev

ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ ॥

Man Than Raathaa Raam Kai Rang ||1|| Rehaao ||

Their minds and bodies are imbued with the Love of the Lord. ||1||Pause||

ਗਉੜੀ (ਮਃ ੫) (੧੫੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੧

Raag Gauri Guru Arjan Dev

ਗੁਰ ਪਰਸਾਦੀ ਸਾਗਰੁ ਤਰਿਆ ॥

Gur Parasaadhee Saagar Thariaa ||

In an instant, God saves us, and carries us across. ||2||

ਗਉੜੀ (ਮਃ ੫) (੧੫੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੨

Raag Gauri Guru Arjan Dev

ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥

Janam Janam Kae Kilavikh Sabh Hiriaa ||2||

The sinful mistakes of countless incarnations are all washed away. ||2||

ਗਉੜੀ (ਮਃ ੫) (੧੫੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੨

Raag Gauri Guru Arjan Dev

ਸੋਭਾ ਸੁਰਤਿ ਨਾਮਿ ਭਗਵੰਤੁ ॥

Sobhaa Surath Naam Bhagavanth ||

Honor and intuitive awareness are acquired through the Name of the Lord God.

ਗਉੜੀ (ਮਃ ੫) (੧੫੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੩

Raag Gauri Guru Arjan Dev

ਪੂਰੇ ਗੁਰ ਕਾ ਨਿਰਮਲ ਮੰਤੁ ॥੩॥

Poorae Gur Kaa Niramal Manth ||3||

The Teachings of the Perfect Guru are immaculate and pure. ||3||

ਗਉੜੀ (ਮਃ ੫) (੧੫੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੩

Raag Gauri Guru Arjan Dev

ਚਰਣ ਕਮਲ ਹਿਰਦੇ ਮਹਿ ਜਾਪੁ ॥

Charan Kamal Hiradhae Mehi Jaap ||

Within your heart, meditate on the His Lotus Feet.

ਗਉੜੀ (ਮਃ ੫) (੧੫੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੩

Raag Gauri Guru Arjan Dev

ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥

Naanak Paekh Jeevai Parathaap ||4||88||157||

Nanak lives by beholding the Lord's Expansive Power. ||4||88||157||

ਗਉੜੀ (ਮਃ ੫) (੧੫੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੪

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭

ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥

Dhhann Eihu Thhaan Govindh Gun Gaaeae ||

Blessed is this place, where the Glorious Praises of the Lord of the Universe are sung.

ਗਉੜੀ (ਮਃ ੫) (੧੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੪

Raag Gauri Guru Arjan Dev

ਕੁਸਲ ਖੇਮ ਪ੍ਰਭਿ ਆਪਿ ਬਸਾਏ ॥੧॥ ਰਹਾਉ ॥

Kusal Khaem Prabh Aap Basaaeae ||1|| Rehaao ||

God Himself bestows peace and pleasure. ||1||Pause||

ਗਉੜੀ (ਮਃ ੫) (੧੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੫

Raag Gauri Guru Arjan Dev

ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥

Bipath Thehaa Jehaa Har Simaran Naahee ||

Misfortune occurs where the Lord is not remembered in meditation.

ਗਉੜੀ (ਮਃ ੫) (੧੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੫

Raag Gauri Guru Arjan Dev

ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੧॥

Kott Anandh Jeh Har Gun Gaahee ||1||

There are millions of joys where the Glorious Praises of the Lord are sung. ||1||

ਗਉੜੀ (ਮਃ ੫) (੧੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੫

Raag Gauri Guru Arjan Dev

ਹਰਿ ਬਿਸਰਿਐ ਦੁਖ ਰੋਗ ਘਨੇਰੇ ॥

Har Bisariai Dhukh Rog Ghanaerae ||

Forgetting the Lord, all sorts of pains and diseases come.

ਗਉੜੀ (ਮਃ ੫) (੧੫੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੬

Raag Gauri Guru Arjan Dev

ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥੨॥

Prabh Saevaa Jam Lagai N Naerae ||2||

Serving God, the Messenger of Death will not even approach you. ||2||

ਗਉੜੀ (ਮਃ ੫) (੧੫੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੬

Raag Gauri Guru Arjan Dev

ਸੋ ਵਡਭਾਗੀ ਨਿਹਚਲ ਥਾਨੁ ॥

So Vaddabhaagee Nihachal Thhaan ||

Very blessed, stable and sublime is that place,

ਗਉੜੀ (ਮਃ ੫) (੧੫੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੬

Raag Gauri Guru Arjan Dev

ਜਹ ਜਪੀਐ ਪ੍ਰਭ ਕੇਵਲ ਨਾਮੁ ॥੩॥

Jeh Japeeai Prabh Kaeval Naam ||3||

Where the Name of God alone is chanted. ||3||

ਗਉੜੀ (ਮਃ ੫) (੧੫੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੭

Raag Gauri Guru Arjan Dev

ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥

Jeh Jaaeeai Theh Naal Maeraa Suaamee ||

Wherever I go, my Lord and Master is with me.

ਗਉੜੀ (ਮਃ ੫) (੧੫੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੭

Raag Gauri Guru Arjan Dev

ਨਾਨਕ ਕਉ ਮਿਲਿਆ ਅੰਤਰਜਾਮੀ ॥੪॥੮੯॥੧੫੮॥

Naanak Ko Miliaa Antharajaamee ||4||89||158||

Nanak has met the Inner-knower, the Searcher of hearts. ||4||89||158||

ਗਉੜੀ (ਮਃ ੫) (੧੫੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੭

Raag Gauri Guru Arjan Dev

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭

ਜੋ ਪ੍ਰਾਣੀ ਗੋਵਿੰਦੁ ਧਿਆਵੈ ॥

Jo Praanee Govindh Dhiaavai ||

That mortal who meditates on the Lord of the Universe,

ਗਉੜੀ (ਮਃ ੫) (੧੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੮

Raag Gauri Guru Arjan Dev

ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥

Parriaa Anaparriaa Param Gath Paavai ||1||

Whether educated or uneducated, obtains the state of supreme dignity. ||1||

ਗਉੜੀ (ਮਃ ੫) (੧੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੮

Raag Gauri Guru Arjan Dev

ਸਾਧੂ ਸੰਗਿ ਸਿਮਰਿ ਗੋਪਾਲ ॥

Saadhhoo Sang Simar Gopaal ||

In the Saadh Sangat, the Company of the Holy, meditate on the Lord of the World.

ਗਉੜੀ (ਮਃ ੫) (੧੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੯

Raag Gauri Guru Arjan Dev

ਬਿਨੁ ਨਾਵੈ ਝੂਠਾ ਧਨੁ ਮਾਲੁ ॥੧॥ ਰਹਾਉ ॥

Bin Naavai Jhoothaa Dhhan Maal ||1|| Rehaao ||

Without the Name, wealth and property are false. ||1||Pause||

ਗਉੜੀ (ਮਃ ੫) (੧੫੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੯੭ ਪੰ. ੧੯

Raag Gauri Guru Arjan Dev